

keertan nirmolak heeraa

ਰਾਮਕੈਲੀ ਮਹਲ ੫] (893-17)	raamkalee mehlaa 5.	Raamkalee, Fifth Mehl:
ਰਾਜਨ ਜਵਹਰ ਨਾਮ]	ਰਾਤਨ ਜਵਾਹਰ ਨਾਮ.	The Naam, the Name of the Lord, is a jewel, a ruby.
ਸ਼ੁਦੀਗਾਨ]	ਸਾਤ ਸਾਂਤੋਖ ਗਿਆਨ.	It brings Truth, contentment and spiritual wisdom.
ਸਿਖ ਦੀਅਵ ਕਾ ਪੜਾ] ਹਿਰ ਬਗਵਾਨ ਯਹਾਨ] 1]	ਸੂਕਾਹ ਸਾਹਜ ਦਾ-ਿ-ਾਅ ਕਾ ਪੜਾ। ਹਰ ਭਾਗਤਾਹ ਹਵਾਲਾਹ ਹੋਤਾ। 1	The Lord entrusts the treasures of peace, intuition and kindness to His devotees. 1
ਮਾਤਰ ਰਾਮ ਕੋ ਭਾਨਾਰ]	ਮਾਤਰ ਰਾਮ ਕੋ ਭਾਨਾਰ.	This is the treasure of my Lord.
ਕਿਉ ਕ੍ਰਿਚ ਕਿਉ ਕਿਉ ਨ ਆਵਾਨ ਅਨੇਂ ਨਿਹ ਹਿਰ ਪੁਰਾਵਾਰ] 1] ਰਹਾਵ]	ਖਾਤ ਖਾਰਾਚ ਕਾਚਾਹ ਤੋਤ ਨਾ ਆਵਾਨ ਅਨ ਨਾਹੀ ਹਰ ਪਾਰਾਵਾਰ। 1 ਰਹਾਵ-ਓ।	Consuming and expending it, it is never used up. The Lord has no end or limitation. 1 Pause
ਕਿਰਤਨੀਨਰਮਿਕ ਹਿਰ]	ਕੀਰਤਨ ਨੀਰਮਿਕ ਹੇਰਾਾ।	The Kirtan of the Lord's Praise is a priceless diamond.
ਅਨੰਦ ਗੁਣ ਗਿਰ]	ਾਨਾਨਦ ਗੁਣੀ ਗਾਹੇਰਾਾ।	It is the ocean of bliss and virtue.
ਅਨਹਦ ਬਾਣੀ ਪ੍ਰਾਣ]	ਅਨਹਦ ਬਾਣੀ ਪ੍ਰਾਨੀ।	In the Word of the Guru's Bani is the wealth of the unstruck sound current.
ਸਾਨੀਂ ਹਿਨ ਰਾਕੀ ਕਿਲ] 2]	ਸਾਨਤਾਨ ਹਥ ਰਾਕਹੀ ਕੂਨਜੀ। 2	The Saints hold the key to it in their hands. 2
ਸੁਨ ਸਮਾਦ ਗੀਪ ਹੁ ਆਸਨੁ]	ਸੁਨ ਸਮਾਦਹ ਗੁਫਾ ਤਾਹ ਆਸਨ।	They sit there, in the cave of deep Samaadhi;
ਕਾਵਲ ਬਾਰਹਮ ਪੁਰਾਨ ਹੁ ਬਾਸਨੁ]	ਕਾਵਲ ਬਾਰਹਮ ਪੂਰਾਨ ਤਾਹ ਬਾਸਨ।	the unique, perfect Lord God dwells there.
ਬਗ ਸਿਗ ਪ੍ਰਿਗਸਿਟ ਕਰਾਤ]	ਬਹਾਗ ਸਾਂਗ ਪਰਾਬਹ ਗੋਸਾਤ ਕਰਾਤ।	God holds conversations with His devotees.
ਹੁ ਹਰਿ ਨ ਸਾਗ ਨ ਜਨਮ ਨ ਮਰਾਤ] 3]	ਤਾਹ ਹਰਾਕ ਨਾ ਸਾਗ ਨਾ ਜਾਨਮ ਨਾ ਮਰਾਤ। 3	There is no pleasure or pain, no birth or death there. 3
ਕਿਰਿਪਾ ਜਿ ਸਾਵਿਪ ਇਵਿਏਅ]	ਕਾਰ ਕਿਰਪਾ ਜਿਸ ਆਪ ਦਿਵਾਾ-ਿ-ਾਾ।	One whom the Lord Himself blesses with His Mercy,
ਸਾਡੀਂ ਇਨ ਹਿਰ ਦਨੁਪਿਏਅ]	ਸਾਡਹਾਂ ਤਿਨ ਹਰ ਧਾਨ ਪਾਾ-ਿ-ਾਾ।	obtains the Lord's wealth in the Saadh Sangat, the Company of the Holy.
ਦੀਅਵ ਪਿਰ ਨਾਨਕ ਅਰਦਾਸ]	ਦਾ-ਿ-ਾਅ ਪੁਰਾਕ ਨਾਨਕ ਅਰਦਾਸ।	Nanak prays to the merciful Primal Lord;
ਹਿਰ ਮਾਲ ਵਰਗਿਖ ਹਿਰ ਮਾਲ ਰਾਸ] 4] 24] 35]	ਹਰ ਮਾਹੀ ਵਰਤਾਨ ਹਰ ਮਾਹੀ ਰਾਸ। 4 24 35	the Lord is my merchandise, and the Lord is my capital. 4 24 35